

ਮੈਡੀਕੇਅਰ ਆਊਟਪੇਸ਼ੈਂਟ

ਚੋਣ ਅਤੇ ਵਿੱਤੀ ਸਹਿਮਤੀ ਸਬੰਧੀ ਜਾਣਕਾਰੀ

ਮਾਨਗਾਜਨਸਕ



Western Health

ਮੈਂ ਸਹਿਮਤੀ ਕਿਉਂ ਦੇ ਰਿਹਾ/ਰਹੀ ਹਾਂ?

ਮਰੀਜ਼ਾਂ ਨੇ ਪੂਰਾ ਜਾਣਕਾਰ ਰਹਿੰਦੇ ਹੋਏ, ਲਿਖਿਤ ਜਾਂ ਇਲੈਕਟ੍ਰੋਨਿਕ ਵਿੱਤੀ ਸਹਿਮਤੀ ਦੇਣੀ ਹੁੰਦੀ ਹੈ ਕਿ ਉਨ੍ਹਾਂ ਨੂੰ ਮੈਡੀਕੇਅਰ ਆਊਟਪੇਸ਼ੈਂਟ ਕਲੀਨਿਕਾਂ ਅਤੇ ਡਾਇਗਨੋਸਟਿਕ (ਬਿਮਾਰੀ ਦਾ ਪਤਾ ਲਗਾਉਣ ਸਬੰਧੀ) ਸੇਵਾਵਾਂ ਲਈ 'ਬਲਕ-ਬਿੱਲ' ਕਰ ਲਿੱਤਾ ਜਾਵੇ।

ਜਦੋਂ ਤੁਸੀਂ ਕਿਸੇ ਮੈਡੀਕੇਅਰ ਮਾਹਰ ਕਲੀਨਿਕ ਵਿੱਚ ਜਾਂਦੇ ਹੋ ਜਾਂ ਕੋਈ ਡਾਇਗਨੋਸਟਿਕ ਸੇਵਾਵਾਂ ਪ੍ਰਾਪਤ ਕਰਦੇ ਹੋ, ਤਾਂ ਵੈਸਟਰਨ ਹੈਲਥ ਚਾਹੁੰਦਾ ਹੈ ਕਿ ਤੁਸੀਂ ਆਪਣੀ ਸਹਿਮਤੀ ਦਿਉ ਕਿ ਤੁਹਾਡੀ ਤਰਫ਼ੋਂ ਮੈਡੀਕੇਅਰ ਨੂੰ 'ਬਲਕ-ਬਿੱਲ' ਕੀਤਾ ਜਾ ਸਕੇ ਅਤੇ ਮੈਡੀਕੇਅਰ ਵਾਲੇ ਲਾਭ ਵੈਸਟਰਨ ਹੈਲਥ ਨੂੰ ਦੇ ਦਿੱਤੇ ਜਾਣ।

ਇਹ ਫ਼ਾਰਮ ਉੱਤੇ ਦਸਤਖਤ ਕਰਨ ਦੇ ਨਾਲ, ਵੈਸਟਰਨ ਹੈਲਥ ਤੁਹਾਡੀ ਸੇਵਾ ਨੂੰ ਮੈਡੀਕੇਅਰ ਨਾਲ 'ਬਲਕ-ਬਿੱਲ' ਕਰ ਪਾਉਂਦਾ ਹੈ।

ਇਹ ਸਹਿਮਤੀ ਕੌਣ ਦੇ ਸਕਦਾ/ਸਕਦੀ ਹੈ?

ਇਹ ਸਹਿਮਤੀ ਉੱਤੇ ਦਸਤਖਤ ਜਾਂ ਤਾਂ ਮਰੀਜ਼, ਮਰੀਜ਼ ਦੀ ਸੰਭਾਲ ਕਰਨ ਵਾਲਾ/ਵਾਲੀ ਜਾਂ ਫੇਰ ਮਰੀਜ਼ ਦਾ ਸਰਪ੍ਰਸਤ (ਗਾਰਡੀਅਨ) ਕਰ ਸਕਦਾ/ਸਕਦੀ ਹੈ।

ਮੈਡੀਕੇਅਰ ਨੂੰ 'ਬਲਕ-ਬਿੱਲ' ਕੀਤੀਆਂ ਜਾਣ ਵਾਲੀਆਂ ਆਊਟਪੇਸ਼ੈਂਟ ਵਿਭਾਗ ਦੀਆਂ ਸੇਵਾਵਾਂ, ਡਾਇਗਨੋਸਟਿਕ ਸੇਵਾਵਾਂ ਜਾਂ ਕੋਈ ਵੀ ਹੋਰ ਸਬੰਧਿਤ ਸੇਵਾਵਾਂ ਦੇ ਬਦਲੇ ਮੇਰੀ ਜੇਬ ਵਿੱਚੋਂ ਕੋਈ ਖਰਚਾ ਨਹੀਂ ਮੰਗਿਆ ਜਾਵੇਗਾ

ਤੁਹਾਡੀ ਅੱਪੋਇੰਟਮੈਂਟ (ਮੁਲਾਕਾਤ) ਸਬੰਧੀ, 'ਤੁਹਾਡੀ ਜੇਬੋਂ ਦੇਣ ਵਾਲੇ' ਕੋਈ ਵੀ ਖਰਚੇ ਨਹੀਂ ਹੁੰਦੇ ਹਨ। ਜੇ ਤੁਸੀਂ ਆਪਣੀ ਅੱਪੋਇੰਟਮੈਂਟ ਲਈ 'ਬਲਕ-ਬਿੱਲ' ਕੀਤੇ ਜਾਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਕੋਲੋਂ ਤੁਹਾਡੀ ਅੱਪੋਇੰਟਮੈਂਟ ਦੀ ਕੋਈ ਵੀ ਫੀਸ ਨਹੀਂ ਮੰਗੀ ਜਾਵੇਗੀ।

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਤਾਂ ਤੁਹਾਡੀ ਅੱਪੋਇੰਟਮੈਂਟ ਦੀ ਫੀਸ ਲੱਗੇਗੀ। 'ਬਲਕ-ਬਿੱਲਿੰਗ' ਸਿਰਫ਼ ਉਨ੍ਹਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਕੋਲ ਮੈਡੀਕੇਅਰ ਕਾਰਡ ਹੁੰਦਾ ਹੈ। ਬਾਹਰਲੇ ਮੁਲਕਾਂ ਦੇ ਮਰੀਜ਼ਾਂ ਨੂੰ ਲੱਗਣ ਵਾਲੀ ਫੀਸ ਦੇ ਲਈ ਕਿਰਪਾ ਕਰ ਕੇ ਥੱਲੇ ਦੱਸੀ ਗਈ ਵੈਸਟਰਨ ਹੈਲਥ ਦੀ ਵੈੱਬਸਾਈਟ ਵੇਖੋ ਜਾਂ ਸਿੱਧਾ ਵੈੱਬਸਾਈਟ 'ਤੇ ਜਾਣ ਲਈ QR ਕੋਡ ਸਕੈਨ ਕਰੋ।

https://www.westernhealth.org.au/PatientsandVisitors/Medicare_Ineligible/Pages/default.aspx

ਕੀਤੀ ਗਈ ਇਹ ਚੋਣ, ਵੈਸਟਰਨ ਹੈਲਥ ਵਿਖੇ ਮਿਲਣ ਵਾਲੀ ਸੰਭਾਲ ਦੀ ਸਾਰੀ ਕੜੀ ਵਾਸਤੇ ਵੈਧ ਹੈ, ਜੋ ਕਿ ਇਸ ਅੱਪੋਇੰਟਮੈਂਟ ਤੋਂ ਸ਼ੁਰੂ ਹੁੰਦੀ ਹੈ

ਜੇ ਤੁਸੀਂ ਇਸ ਅੱਪੋਇੰਟਮੈਂਟ (ਮੁਲਾਕਾਤ) ਲਈ 'ਬਲਕ-ਬਿੱਲ' ਕੀਤੇ ਜਾਣ ਲਈ ਸਹਿਮਤੀ ਦਿੰਦੇ ਹੋ, ਤਾਂ ਭਵਿੱਖ ਦੀਆਂ ਕੋਈ ਵੀ ਮੁਲਾਕਾਤਾਂ ਜੋ ਕਿ ਇਸ ਮੁਲਾਕਾਤ ਨਾਲ ਸਬੰਧਿਤ ਹੋਣਗੀਆਂ, ਉਨ੍ਹਾਂ ਨੂੰ ਵੀ 'ਬਲਕ-ਬਿੱਲ' ਕੀਤਾ ਜਾਵੇਗਾ।